

ਹਰਗੋਬਿੰਦ ਪਬਲਿਕ ਸਕੂਲ ਦੇ ਬੱਚਿਆਂ ਧਾਰਮਿਕ ਫਿਲਮ ਦੇਖੀ
ਬਠਿੰਡਾ (ਰਾਜੀਵ ਗੋਇਲ)-ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਚੰਗੀ ਸੰਗਤ ਤੇ ਧਰਮ ਨਾਲ ਜੋੜੇ ਰੱਖਣਾ ਹੀ ਸਾਡਾ ਮੁੱਖ ਫ਼ਰਜ਼ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਪਿੰਡ ਰਾਗੜ ਦੇ ਹਰਗੋਬਿੰਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਵੱਲੋਂ ਇੱਕ ਵਿਸ਼ੇਸ਼ ਗੱਲਬਾਤ ਦਰਮਿਆਨ ਕੀਤਾ ਗਿਆ। ਇਸ ਮਕਸਦ ਨੂੰ ਲੈ ਕੇ ਸਕੂਲ ਵੱਲੋਂ ਬੱਚਿਆਂ ਨੂੰ ਇੱਕ ਧਾਰਮਿਕ ਫਿਲਮ ਵੀ ਦਿਖਾਈ ਗਈ। ਇਸ ਮੌਕੇ ਬੱਚਿਆਂ ਵੱਲੋਂ ਇਸ ਧਾਰਮਿਕ ਸੂਚੀ ਦਾ ਖੂਬ ਆਨੰਦ ਮਾਣਿਆ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ਼ ਦੇ ਬੱਚੇ ਹਾਜ਼ਰ ਸਨ।

ਪੋਸ਼ਣ ਅਭਿਆਨ ਤਹਿਤ ਬਲਾਕ ਪੱਧਰੀ ਸਮਾਗਮ

ਪਾਤੜ (ਨਿਸ਼ਾਨ ਸਿੰਘ ਬਣਵਾਲਾ)-ਬਾਲ ਵਿਕਾਸ ਪ੍ਰੋਜੈਕਟ ਅਵਸਰ ਸ਼੍ਰੀਮਤੀ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਸਰਕਲ ਹਮਾਏਤੀ ਅਧੀਨ ਆਉਂਦੇ ਪਿੰਡ ਖਾਨੇਵਾਲ ਵਿੱਚ ਪੋਸ਼ਣ ਮਾਂ ਪ੍ਰੋਗਰਾਮ ਮਨਾਇਆ ਗਿਆ, ਜਿਸ ਵਿੱਚ ਗਰਭਵਤੀ ਔਰਤਾਂ ਦੀ ਗੰਦ ਭਰਾਈ ਕੀਤੀ ਗਈ। ਉੱਧ ਪਿਲਾਓ ਮਾਵਾਂ ਦੇ ਕਸ਼ੋਰੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸਰਕਲ ਸੁਪਰਵਾਈਜ਼ਰ ਮੈਡਮ ਅਨਮੋਲੀ ਕੌਰ ਨੇ ਬਲਾਕ ਕੋਆਰਡੀਨੇਟਰ ਮੈਡਮ ਪਰਮਜੀਤ ਕੌਰ ਵੱਲੋਂ ਲਾਭਪਾਤਰੀਆਂ ਨੂੰ ਆਈ.ਸੀ.ਡੀ.ਐੱਸ. ਦੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਰਕਲ ਸੁਪਰਵਾਈਜ਼ਰ ਸਮੇਤ ਮੈਡਮ ਗੁਪਿੰਦ ਕੌਰ, ਸੁਖਵਿੰਦਰ ਕੌਰ, ਹਰਮੋਹ ਕੌਰ, ਗੀਤੂ ਗੋਇਲ ਤੇ ਸਰਕਲ ਦੀਆਂ ਆਗਵਣਾਤਰੀ ਵਰਕਰ ਨੇ ਹਿੱਸਾ ਲਿਆ।

ਗਹਿਲ ਵਾਸੀਆਂ ਨੇ ਬਲਵੀਰ ਸਿੰਘ ਮਾਨ ਨੂੰ ਸਰਪੰਚੀ ਦਾ ਉਮੀਦਵਾਰ ਐਲਾਨਿਆ

ਹਠੂਰ (ਨਵੱਤਰ ਸਿੰਘ)-15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪਿੰਡਾਂ ਵਿੱਚ ਸਰਪੰਚ-ਪੰਚੀ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ, ਪਿੰਡਾਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਉਥੇ ਪਿੰਡਾਂ ਵਿੱਚ ਉਮੀਦਵਾਰਾਂ ਦੀ ਚੋਣ ਪਿੰਡ ਵਾਸੀ ਕਰਨ ਲੱਗ ਪਏ ਹਨ। ਗਹਿਲ ਪਿੰਡ ਵਿੱਚ ਸਰਪੰਚੀ-ਪੰਚੀ ਲਈ ਉਮੀਦਵਾਰ ਅੱਗੇ ਆਉਂਦੇ ਸ਼ੁਰੂ ਹੋ ਗਏ ਹਨ। ਵਿਧਾਨ ਸਭਾ ਹਰਕਾ ਮਹਿਲ ਕਲਾਂ ਦੇ ਪਿੰਡ ਗਹਿਲ ਵਿੱਚੋਂ ਸਮਾਜ ਸੇਵੀ ਬਲਵੀਰ ਸਿੰਘ ਮਾਨ ਦੇ ਹੱਕ 'ਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਭਰਵੀਂ ਮੀਟਿੰਗ ਕੀਤੀ। ਸੋਚ ਸਮਝ ਕੇ ਵਿਚਾਰ ਵਟਾਂਦਰਾ ਕਰਨ ਉਪਰੰਤ ਪਿੰਡ ਵਾਸੀਆਂ ਨੇ ਬਲਵੀਰ ਸਿੰਘ ਮਾਨ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਸਰਪੰਚ ਲਈ ਉਮੀਦਵਾਰ ਐਲਾਨ ਦਿੱਤਾ। ਪਿੰਡ ਵਾਸੀਆਂ ਵੱਲੋਂ ਪ੍ਰਗਟ ਕੀਤੇ ਵਿਸ਼ਵਾਸ ਬਾਰੇ ਗੱਲਬਾਤ ਕਰਦਿਆਂ ਸਮਾਜ ਸੇਵੀ ਬਲਵੀਰ ਸਿੰਘ ਮਾਨ ਨੇ ਕਿਹਾ ਕਿ ਮੇਰੀ ਵੀ ਕੋਸ਼ਿਸ਼ ਇਹ ਰਹੇਗੀ ਕਿ ਮੈਂ ਹਰ ਇੱਕ ਦੇ ਦੁੱਖ-ਸੁੱਖ ਵਿੱਚ ਤੇ ਸਰਕਾਰ ਦੇ ਦਰਬਾਰੀ ਕੰਮ ਕਾਰ ਵਿੱਚ ਕਿਸੇ ਕਿਸਮ ਦੀ ਦਿੱਖਤ ਨਾ ਆਉਣ ਦੇਵਾਂ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਦੇ ਇਕੱਠ ਨੇ ਖੱਬੇ ਕਰਕੇ ਸਮਰਥਨ ਕੀਤਾ।

ਬ੍ਰਿਗੇਡੀਅਰ ਚੌਹਾਨ ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ

ਫਰੀਦਕੋਟ (ਐਲੀਕਸੈਂਡਰ ਭਿਸ਼ਾ)-ਬ੍ਰਿਗੇਡੀਅਰ ਸ਼੍ਰੀ ਹਰਦੀਪ ਸਿੰਘ ਚੌਹਾਨ ਐੱਨ. ਸੀ. ਸੀ. ਗਰੁੱਪ ਹੌਡਕਵਟਰਜ਼, ਲੁਧਿਆਣਾ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਨਗਰੀ ਫ਼ਰੀਦਕੋਟ ਵਿਖੇ ਆਪਣੇ ਪਰਵਾਰ ਸਮੇਤ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਨਤਮਸਤਕ ਹੋਏ। ਇਸ ਮੌਕੇ ਬਾਬਾ ਫ਼ਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ, ਫ਼ਰੀਦਕੋਟ ਦੇ ਪ੍ਰਿੰਸੀਪਲ ਸ਼੍ਰੀ ਸਿਮਰਜੀਤ ਸਿੰਘ ਸੇੱਧ ਨੇ ਫ਼ਰੀਦਕੋਟ ਪ੍ਰਿੰਦਰ 'ਤੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਸੁਆਇਦੀ ਦੇ ਪ੍ਰਬੰਧਕ ਤੇ ਖਜ਼ਾਨਚੀ ਸ਼੍ਰੀ ਗੁਰਦਿੱਤਰ ਮੋਹਨ ਸਿੰਘ ਵੱਲੋਂ ਉਨ੍ਹਾਂ ਨੂੰ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਦੁਸ਼ਾਲਾ ਪਾ ਕੇ ਅਤੇ ਹੌਡ ਗੁੰਝੀ ਵੱਲੋਂ ਉਨ੍ਹਾਂ ਨੂੰ ਸਿਰੁਪਾ ਪਾ ਕੇ ਸਨਮਾਨਤ ਕੀਤਾ ਗਿਆ। ਬ੍ਰਿਗੇਡੀਅਰ ਸ਼੍ਰੀ ਹਰਦੀਪ ਸਿੰਘ ਚੌਹਾਨ ਨੇ ਕਿਹਾ ਕਿ ਉਹ ਬਾਬਾ ਫ਼ਰੀਦ ਜੀ ਦਾ ਅਗੇਵਾਦ ਪਾ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ।

ਪ੍ਰਿੰ. ਮੁਨੀਸ਼ ਜੋਸ਼ੀ ਨੂੰ ਮਿਲੀ ਡਾਕਟਰ ਦੀ ਉਪਾਧੀ

ਸ਼੍ਰੀ ਮੁਕਤਸਰ ਸਾਹਿਬ (ਸ਼ਹਿੰਦਰ ਪਾਲ, ਪੁਸ਼ਾ)-ਮਾਤਾ ਜਨਨੇਕ ਕੌਰ ਮੋਮੋਰੀਅਲ ਹਾਸਪਤਾਲ ਭਾਗਮੋਸ਼ੀ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੇਸ਼ ਭਰਤ ਸੁਨਾਈਟਡ ਗਰੁੱਪ ਦੇ ਚਾਂਸਲਰ ਡਾਕਟਰ ਜੋਸ਼ੀ ਸਿੰਘ ਤੇ ਚਾਂਸਲਰ ਡਾਕਟਰ ਤੇਜਿੰਦਰ ਕੌਰ ਦੀ ਸਹਪ੍ਰਤੀ ਹੋਣ ਮਾਤਾ ਜਨਨੇਕ ਕੌਰ ਮੋਮੋਰੀਅਲ ਹਾਸਪਤਾਲ ਦੇ ਪ੍ਰਿੰਸੀਪਲ ਮੁਨੀਸ਼ ਜੋਸ਼ੀ ਨੂੰ ਆਨਰੇਰੀ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ ਗਿਆ। ਪ੍ਰਿੰਸੀਪਲ ਜੋਸ਼ੀ ਨੂੰ ਇਹ ਉਪਾਧੀ ਉਨ੍ਹਾਂ ਦੇ ਹਿਸਰ ਕੰਮ, ਪਬਲੀਕੇਸ਼ਨਾਂ ਤੇ ਸਿੱਖਿਆ ਦੇ ਖੇਤਰ ਵਿੱਚ ਲੰਬੇ ਸਮੇਂ ਦੇ ਤਜਰਬੇ ਕਾਰਨ ਦਿੱਤੀ ਗਈ ਹੈ। ਇਸ ਮੌਕੇ ਦੇਸ਼ ਭਰਤ ਕੈਂਪਸ ਸ਼੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰ ਡਾ. ਰਿਲਬਾਗ ਸਿੰਘ, ਪ੍ਰਿੰਸੀਪਲ ਗੁਪਿੰਦ ਚੰਦ ਬੁੱਤਰ, ਵਾਈਸ ਪ੍ਰਿੰਸੀਪਲ ਮਨਜਿੰਦਰ ਕੌਰ ਬਾਗ, ਸੁਪਰਡੈਂਟ ਮੇਜਰ ਮਹਿਤਾ ਤੇ ਸੁਪਰਵਾਈਜ਼ਰ ਰਿਲਬਾਗ ਸਿੰਘ ਬਾਗੀ ਨੇ ਮੁਨੀਸ਼ ਜੋਸ਼ੀ ਨੂੰ ਉਨ੍ਹਾਂ ਦੀ ਇਸ ਸਲਾਨ 'ਤੇ ਵਧਾਈ ਦਿੱਤੀ।

ਮਹਾਰਾਜਾ ਅਗਰਸੈਨ ਜਥੇਤੀ 3 ਨੂੰ ਮਨਾਈ ਜਾਵੇਗੀ : ਬਾਂਸਲ ਤੇ ਗੋਇਲ

ਬਾਬਾ ਪੁਰਾਣਾ (ਮਨੀ ਸਿੰਗਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਗਰਸੈਨ ਮਹਾਰਾਜ ਜੀ ਦੀ ਜਥੇਤੀ ਸਮੂਹ ਅਗਰਵਾਲ ਪਰਵਾਰਾਂ ਵੱਲੋਂ ਨਿਰਾਲਾ ਸਿੰਘ ਵਾਲਾ ਰੋਡ ਵਿਖੇ ਸ਼੍ਰੀ ਅਗਰਸੈਨ ਮਹਾਰਾਜ ਚੰਦ ਵਿਖੇ 3 ਅਕਤੂਬਰ ਨੂੰ ਅਗਰਵਾਲ ਸਭਾ ਦੇ ਪ੍ਰਧਾਨ ਵਿਜੇ ਬਾਂਸਲ ਤੇ ਕੁਝ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ ਦੀ ਅਗਵਾਈ ਵਿੱਚ ਬਹੁਤ ਹੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਅਗਰਵਾਲ ਭਾਈਚਾਰੇ ਵੱਲੋਂ ਜਨਤਾ ਪਰਸ਼ਾਦਾ ਵਿਖੇ ਇੱਕ ਮੀਟਿੰਗ ਕੀਤੀ ਗਈ ਤੇ ਮੀਟਿੰਗ ਉਪਰੰਤ ਵਿਜੇ ਬਾਂਸਲ ਤੇ ਪਵਨ ਗੋਇਲ ਨੇ ਦੱਸਿਆ ਤੇ 3 ਅਕਤੂਬਰ ਨੂੰ ਸ਼੍ਰੀ ਅਗਰਸੈਨ ਮਹਾਰਾਜ ਚੰਦ ਵਿੱਚ ਸਵੇਰੇ 9 ਵਜੇ ਅਗਰਵਾਲ ਪਰਵਾਰਾਂ ਨੂੰ ਆਉਣ ਲਈ ਸੱਦਾ ਦਿੱਤਾ ਗਿਆ ਅਤੇ 9:30 ਆਰਟੀ ਕੀਤੀ ਜਾਵੇਗੀ। ਉਪਰੰਤ ਸ਼੍ਰੀ ਅਗਰਸੈਨ ਮਹਾਰਾਜ ਜੀ ਦੀ ਜਥੇਤੀ 'ਤੇ ਚਾਨਣਾ ਪਾਇਆ ਜਾਵੇਗਾ ਤੇ ਕੁਲਚੇ ਛੱਲਿਆਂ ਦਾ ਲੰਗਰ ਵੀ ਲਗਾਇਆ ਜਾਵੇਗਾ। ਇਸ ਮੌਕੇ ਸੁਖਦਰਸ਼ਨ ਸਿੰਗਲਾ, ਪਵਨ ਗੁਪਤਾ ਸ਼੍ਰੀ ਖਾਨਾ ਜੀ ਸੀਮਿੰਟ, ਪ੍ਰਧਾਨ ਸੰਜੀਵ ਕੁਮਾਰ, ਕੇਵਲ ਕ੍ਰਿਸ਼ਨ ਬਾਂਸਲ, ਪ੍ਰਵੀਨ ਕੁਮਾਰ, ਤੀਰਥ ਬਾਂਸਲ, ਅੰਬਕ ਗਰਗ ਸੈਕਟਰੀ, ਕ੍ਰਿਸ਼ਨ ਕਾਂਸਲ ਰਿਟਾਇਰ ਐੱਸ.ਡੀ.ਓ., ਤਨੂ ਗੋਇਲ, ਰੋਸ਼ਨ ਲਾਲ ਰੋਸ਼ੀ, ਮਿਲਨ ਗਰਗ, ਪ੍ਰੇਮ ਪਾਲ ਗਰਗ, ਮਨੋਜ ਮਿੱਤਲ, ਰਾਕੇਸ਼ ਤੇਂਡਾ, ਅੰਬਕ ਬਾਂਸਲ, ਪਵਨ ਬਾਂਸਲ ਤੇ ਹੋਰ ਬਾਂਸਲ ਸਨ।

ਦੋ ਰੋਜ਼ਾ ਟੀਚਰ ਟ੍ਰੇਨਿੰਗ ਵਰਕਸ਼ਾਪ ਸੰਪੰਨ

ਜਗਰਾਉਂ (ਅਮਿਤ ਬੰਨਾ)-ਲਾਈਨ ਕਲੱਬ ਜਗਰਾਉਂ, ਮਿੱਠ ਟਾਪੂਨ ਕਲੱਬ ਜਗਰਾਉਂ ਤੇ ਲਾਈਨ ਕਲੱਬ ਮਲੇਰਕੋਟਲਾ ਗਰੇਟਰ ਵੱਲੋਂ ਸ਼ਿਵਾਨਿਕ ਮਾਡਲ ਸਕੂਲ ਵਿੱਚ ਦੋ ਰੋਜ਼ਾ ਟੀਚਰ ਟ੍ਰੇਨਿੰਗ ਵਰਕਸ਼ਾਪ ਦੀ ਸਮਾਪਤੀ ਹੋਈ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਲਾਈਨ ਰਜੀਵ ਗੋਇਲ ਸਾਬਕਾ ਡਿਸਟ੍ਰਿਕਟ ਗਵਰਨਰ, ਦਵਿੰਦਰ ਸਿੰਘ ਤੁਰ ਗੰਜਨ ਚੈਅਰਮੈਨ ਤੇ ਸ਼੍ਰੀ ਅਪਰ ਸਿੰਘ ਪ੍ਰਧਾਨ ਸਕੂਲ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ, ਜਿਸ ਵਿੱਚ ਸ਼ਿਵਾਲਕ ਸਕੂਲ ਦੇ 20 ਅਧਿਆਪਕਾਂ ਨੇ ਹਿੱਸਾ ਲਿਆ। ਲਾਈਨ ਟੀਚਰ ਗਰਗ ਪ੍ਰਧਾਨ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਬੱਚਿਆਂ ਦੇ ਸਰਬਪੱਖੀ ਵਿਕਾਸ ਤੇ ਸਮਾਜਿਕ ਬੁਧਾਈਆਂ ਤੋਂ ਸੁਚੇਤ ਕਰਨ ਦੀ ਸਿਖਲਾਈ ਦਿੱਤੀ ਗਈ, ਤਾਂ ਜੋ ਉਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਯੋਗਦਾਨ ਪਾ ਸਕਣ। ਕੋਸ਼ਿਸ਼ ਕਰਦੇ ਹੋਏ ਸ਼ਾਮਲ ਅਧਿਆਪਕਾਂ ਨੂੰ ਤਨਾਅ ਮੁਕਤ ਤੇ ਮਨੋਰੰਜਨ ਤਰੀਕੇ ਨਾਲ ਪੜ੍ਹਾਈ ਕਰਵਾਉਣ ਦੇ ਨੁਕਤੇ ਸਿਖਾਏ। ਸਮਾਪਤੀ ਸਮਾਰੋਹ ਮੌਕੇ ਲਾਈਨ ਰਜੀਵ ਗੋਇਲ, ਲਾਈਨ ਦਵਿੰਦਰ ਸਿੰਘ ਤੁਰ, ਪ੍ਰਧਾਨ ਅਪਰ ਸਿੰਘ ਨੇ ਅਧਿਆਪਕਾਂ ਨੂੰ ਸਤੀਕਿਰਤ ਵੰਡੇ। ਅੰਤ ਵਿੱਚ ਪ੍ਰਿੰਸੀਪਲ ਨੀਲਮ ਸ਼ਰਮਾ ਨੇ ਕਲੱਬ ਦੇ ਇਸ ਉਪਰਾਲੇ ਦੀ ਪੁਸ਼ੇਸ਼ਾ ਕੀਤੀ। ਇਸ ਮੌਕੇ ਲਾਈਨ ਸੁਭਾਸ਼ ਗਰਗ, ਲਾਈਨ ਕ੍ਰਿਸ਼ਨ ਅਗਰਵਾਲ, ਲਾਈਨ ਚਰਨਜੀਤ ਸਿੰਘ ਭੰਡਾਰੀ, ਲਾਈਨ ਸੁਨੀਲ ਕੁਮਾਰ, ਲਾਈਨ ਦਵਿੰਦਰ ਅਗਰਵਾਲ, ਡਾਕਟਰ ਚੰਦਰ ਮੋਹਨ ਚੰਗਰੀ, ਸ਼ਰਨ ਬੈਨੀਪਾਲ, ਸ਼੍ਰੀਮਤੀ ਰੇਖਾ ਗਰਗ ਹਾਜ਼ਰ ਸਨ।

ਫਿਰਤੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਵੱਲੋਂ 1 ਅਕਤੂਬਰ ਨੂੰ ਜ਼ੋਰੀ ਦੀ ਖਰੀਦ ਪ੍ਰਬੰਧੀ ਸੰਬੰਧੀ ਰਾਜਪੁਰਾ ਮੰਡੀ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। (ਫੋਟੋ : ਰਮੇਸ਼ ਕਟਾਰੀਆ, ਰਾਜਪੁਰਾ)

ਨਵਾਂ ਜ਼ਮਾਨਾ
ਪ੍ਰਿੰਟਡ ਅਤੇ ਪਬਲਿਸ਼ਡ By Gurmit Singh Shugli for Arjan Singh Gargaj Foundation, Jalandhar printed at Nawan Zamana Printers, Nehru Garden Road, Jalandhar and published at Nawan Zamana office, Nehru Garden Road, Jalandhar. Editor: Chand Singh @ Chand Fatehpuri
ਸੰਪਾਦਕ : ਚੰਦ ਸਿੰਘ ਉਰਕ ਚੰਦ ਫਤਿਹਪੁਰੀ * ਪੀ ਆਰ ਬੀ ਐਕਟ ਤਹਿਤ ਖਬਰਾਂ ਦੀ ਚੋਣ ਲਈ ਜ਼ਿੰਮੇਵਾਰ। ਪ੍ਰਕਾਸ਼ਕ ਤੇ ਛਾਪਕ ਹਰਮਨਜੀਤ ਸਿੰਘ ਬੁਗਲੀ ਨੇ ਨਵਾਂ ਜ਼ਮਾਨਾ ਪ੍ਰਿੰਟਰਜ਼, ਨਹਿਰੂ ਗਾਰਡਨ ਰੋਡ, ਜਲੰਧਰ ਤੋਂ ਛਪਵਾ ਕੇ ਅਰਜਨ ਸਿੰਘ ਗਜ਼ਰਗਿ ਫਾਊਂਡੇਸ਼ਨ, ਨਹਿਰੂ ਗਾਰਡਨ ਰੋਡ, ਜਲੰਧਰ ਲਈ ਪ੍ਰਕਾਸ਼ਕ ਕੀਤਾ। ਫੋਨ ਨੰਬਰ ਪ੍ਰਬੰਧਕੀ ਵਿਭਾਗ : 0181-5097300, ਸਮਾਚਾਰ ਵਿਭਾਗ : 0181-5097310, ਈ-ਮੇਲ : nawanzamana@gmail.com * Web : www.nawanzamana.in

ਭੁਕਿਧੂ ਡਕੌਦਾ ਨੇ ਫੁਕਿਆ ਕਾਰਪੋਰੇਟਾਂ ਦਾ ਪੁਤਲਾ
ਕੋਂਦਰ ਤੇ ਸੂਬਾ ਸਰਕਾਰਾਂ ਨਾਲ ਮਿਲ ਕੇ ਸ਼ਮਾਇਦਾ ਕਰ ਰਹੇ ਕਿਸਾਨਾਂ ਦੀ ਲੁੱਟ : ਆਗੂ

ਮਹਿਲ ਕਲਾਂ (ਬਲਵਿੰਦਰ ਵਜ਼ੀਰਕੋ, ਪ੍ਰਵੀਨ ਲੋਹਗੜ੍ਹ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਬੁਰਜਗਿੱਲ ਜਥੇਬੰਦੀ ਦੇ ਆਗੂਆਂ ਵੱਲੋਂ ਬਲਾਕ ਪ੍ਰਧਾਨ ਮਾ. ਅਮਰਜੀਤ ਸਿੰਘ ਮਹਿਲ ਖੁਰਦ ਤੇ ਜ਼ਿਲ੍ਹਾ ਖਜ਼ਾਨਚੀ ਮਲਕੀਤ ਸਿੰਘ ਈਨਾ ਦੀ ਅਗਵਾਈ ਹੇਠ ਬੱਸ ਸਟੈਂਡ ਮਹਿਲ ਕਲਾਂ ਵਿਖੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਡੁਕ ਗਏ। ਇਸ ਮੌਕੇ ਕਿਸਾਨ ਆਗੂਆਂ ਨੇ ਕੋਂਦਰ ਸਰਕਾਰ, ਪੰਜਾਬ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਮਾ. ਅਮਰਜੀਤ ਸਿੰਘ ਮਹਿਲ ਖੁਰਦ ਤੇ ਜ਼ਿਲ੍ਹਾ ਖਜ਼ਾਨਚੀ ਮਲਕੀਤ ਸਿੰਘ ਈਨਾ, ਬਲਾਕ ਆਗੂ ਜੱਗਾ ਸਿੰਘ ਛਾਪਾ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਕੋਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਨਾਲ ਮਿਲ ਕੇ ਕਿਸਾਨਾਂ ਮਜ਼ਦੂਰਾਂ ਲੁੱਟ ਕਰ ਰਹੇ ਹਨ। ਕਿਸਾਨਾਂ ਦੀਆਂ ਫਸਲਾਂ ਨੂੰ ਚੋਪੇ ਨਾਲ ਘੱਟ ਰੇਟਾਂ 'ਤੇ ਖਰੀਦ ਕੇ ਸਟੋਰ ਕਰਕੇ ਮਹਿੰਗੇ ਭਾਅ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨਾਲ ਮਿਲ ਕੇ ਕਾਰਪੋਰੇਟ ਘਰਾਣੇ ਅਨਾਜ ਮੰਡੀਆਂ ਤੋਂ ਬਾਹਰ ਖੁੱਲ੍ਹੀ ਖਰੀਦ ਕਰਾਉਣ ਤੇ ਮੰਡੀਆਂ ਚਪਨ ਕਰਾਉਣ ਲਈ ਕਾਰਪੋਰੇਟ ਦੇ ਪੁਤਲੇ ਡੁਕ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੌਰੀ ਨਾਲ ਜੁੜ ਰਿਹਾ ਹੈ, ਉਲਟਾ ਸਰਕਾਰ ਸ਼ਮਾਇਦਾ ਦਾ ਪੱਖ ਪੂਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਿਸਾਨ ਜਥੇਬੰਦੀ ਦੇ ਝੰਡੇ ਹੇਠ ਇਕੱਠ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਵਤਾਰ ਸਿੰਘ ਕਲਾਲਮਾਜਰਾ, ਚਮਕੌਰ ਸਿੰਘ ਸਹਿਜੜਾ, ਤਿੰਦਾ ਮੁੰਮ, ਜੱਗਾ ਮੁੰਮ, ਜਗਜੀਤ ਸਿੰਘ ਮਹਿਲ ਖੁਰਦ, ਜਗਰਾਜ ਸਿੰਘ, ਬਾਵਾ ਸਿੰਘ ਛਾਪਾ, ਪ੍ਰਗਟ ਸਿੰਘ ਮਹਿਲ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।

ਗੁਰਦੀਪ ਸਿੰਘ ਦੀਪਾ ਸਰਬ-ਸੰਮਤੀ ਨਾਲ ਸਰਪੰਚ ਬਣੇ

ਚੀਮਾ ਮੰਡੀ (ਰਵਿੰਦਰ ਚੀਮਾ)-ਪਿੰਡ ਤੋਲਵਾਲ ਵਿਖੇ ਗੁਰਦੀਪ ਸਿੰਘ ਦੀਪਾ ਨੂੰ ਸਰਬਸੰਮਤੀ ਨਾਲ ਪਿੰਡ ਤੋਲਵਾਲ ਦਾ ਸਰਪੰਚ ਚੁਣਿਆ ਗਿਆ। ਇਸ ਵਾਰ ਉਮੀਦਵਾਰ ਲਈ ਰਿਜ਼ਵਰ ਸੀਟ ਹੈ। ਸਾਰੇ ਪਿੰਡ ਦਾ ਇਕੱਠ ਧਮਸ਼ਾਲਾ ਵਿੱਚ ਕੀਤਾ ਗਿਆ, ਜਿੱਥੇ ਸਾਰੇ ਪਿੰਡ ਦੇ ਸਮੂਹ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਰਬਸੰਮਤੀ ਨਾਲ ਗੁਰਦੀਪ ਸਿੰਘ ਦੀਪਾ ਨੂੰ ਪਿੰਡ ਦਾ ਸਰਪੰਚ ਬਣਾਇਆ। ਇਸ ਸਮੇਂ ਤਕਰੀਬਨ ਪਿੰਡ ਦੇ ਸਾਰੇ ਹੀ ਮੋਹਤਬਰ ਹਾਜ਼ਰ ਸਨ। ਇਸ ਪਿੰਡ ਵਿੱਚ ਇੱਕ-ਦੋ ਮੋਬਰਾਂ ਨੂੰ ਛੱਡ ਕੇ ਤਕਰੀਬਨ ਸਾਰੇ ਮੋਬਰਾਂ 'ਤੇ ਵੀ ਸਰਬਸੰਮਤੀ ਹੋ ਗਈ ਹੈ।

ਚੋਰ ਲੋਗੋਵਾਲ ਪੁਲਸ ਦੇ ਵੱਸ 'ਚੋਂ ਬਾਹਰ

ਲੋਗੋਵਾਲ (ਪ੍ਰਵੀਨ ਸਿੰਘ ਸੱਥਲ)-ਲੋਕਾਂ ਨੇ ਪਿਛਲੇ ਦਿਨੀਂ ਚੋਰਾਂ ਤੇ ਨਸ਼ੇਤੀਆਂ ਤੋਂ ਤੰਗ ਆ ਕੇ ਲੋਗੋਵਾਲ ਪਾਣੇ ਦਾ ਪਿਹਾਰ ਕੀਤਾ ਸੀ, ਜਿਸ ਸਮੇਂ ਪੁਲਸ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਇੱਕ ਹਫ਼ਤੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰ ਲਿਆ ਜਾਵੇਗਾ ਤੇ ਚੋਰ ਫੜ ਲਏ ਜਾਣਗੇ, ਪਰ ਤੀਜੇ ਦਿਨ ਹੀ ਦੁਬਾਰਾ ਚੋਰੀਆਂ ਸ਼ੁਰੂ ਹੋ ਗਈਆਂ। ਹੁਣ ਤੱਕ ਕਰੀਬ ਸੱਤ-ਅੱਠ ਚੋਰੀਆਂ ਹੋ ਚੁੱਕੀਆਂ ਹਨ। ਗੋਬੀਤੀ ਰਾਤ ਵੀ ਲੋਗੋਵਾਲ ਦੇ ਸ਼ਾਹੂਰ ਰੋਡ, ਗੱਟਾਂ ਦੇ ਕੋਠਿਆਂ 'ਚੋਂ ਅੱਠ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੋਬਲ ਤਾਰਾਂ ਚੋਰ ਵੱਢ ਕੇ ਲੈ ਗਏ। ਬਾਣਾ ਲੋਗੋਵਾਲ ਨੂੰ ਦਰਖਾਸਤ ਦਿੱਤੀ ਗਈ। ਬੀਤੇ ਦਿਨ ਵੀ ਝਾੜੇ ਪੱਤੀ ਦੇ ਸ਼ਮਸ਼ਾਨਘਾਟ ਵਿੱਚੋਂ ਤਾਰ ਚੋਰੀ ਹੋ ਗਈ ਸੀ, ਜਿਸ ਦੀ ਵੀ ਦਰਖਾਸਤ ਦਿੱਤੀ ਗਈ, ਪਰ ਪੁਲਸ ਨੂੰ ਕੋਈ ਸਲਾਹ ਨਹੀਂ ਮਿਲੀ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਮਜੀਤ ਸਿੰਘ ਸਤੀਪੁਰਾ, ਇਕਾਈ ਦੇ ਮੀਤ ਪ੍ਰਧਾਨ ਰਾਏ ਸਿੰਘ, ਹਰਦੀਪ ਸਿੰਘ ਮਹਿਮੋਂ ਕਾ ਤੇ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਸਵੇਰੇ ਕਿਸਾਨ ਆਪੋ ਆਪਣੇ ਖੇਤ ਗਏ ਤਾਂ ਉਨ੍ਹਾਂ ਦੇਖਿਆ ਕਿ ਮੋਟਰਾਂ ਤੋਂ ਕੋਬਲ ਤਾਰਾਂ ਗਾਇਬ ਹਨ ਤਾਂ ਕਿਸਾਨ ਇਕੱਠੇ ਹੋ ਕੇ ਜਦੋਂ ਬਾਣਾ ਮੁਖੀ ਨੂੰ ਮਿਲਣ ਆਏ ਤਾਂ ਉਹ ਛੁੱਟੀ 'ਤੇ ਸਨ ਤਾਂ ਮੈਂਕੋ 'ਤੇ ਮੈਂਕੂਰ ਬਾਣੇਦਾਰ ਪਿਤਰਾਤਲ ਸਿੰਘ ਨੇ ਦਰਖਾਸਤ ਲਿਖਾਉਣ ਲਈ ਕਿਹਾ ਤਾਂ ਮੈਂਕਾ ਦੇਖ ਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਅਧਿਕਾਰੀਆਂ ਨੂੰ ਇਨ੍ਹਾਂ ਚੋਰੀਆਂ ਸਬੰਧੀ ਜਾਣੂ ਕਰਵਾਇਆ ਜਾਵੇਗਾ ਤਾਂ ਮਲਾਂ ਦਾ ਪੱਕਾ ਹੱਲ ਕਰਨ ਦੇ ਲਈ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਵੀ ਵਿੱਢਿਆ ਜਾਵੇਗਾ। ਪੁਲਸ ਪ੍ਰਸ਼ਾਸਨ ਨੂੰ ਕਿਸਾਨਾਂ ਨੇ ਚੋਰਾਣੀ ਦਿੱਤੀ ਕਿ ਜੇਕਰ ਸਲਾਹੀ ਹੀ ਇਨ੍ਹਾਂ ਤਾਰ ਚੋਰਾਂ ਦਾ ਪਤਾ ਨਹੀਂ ਲਾਇਆ ਜਾਂਦਾ ਤਾਂ ਦੁਬਾਰਾ ਫੌਰ ਸੰਘਰਸ਼ ਦਾ ਫ਼ਿਗੁਲ ਵਜਾਇਆ ਜਾਵੇਗਾ ਤਾਂ ਇਸ ਵਾਰ ਪੱਕੇ ਤੌਰ 'ਤੇ ਹੱਲ ਕਰਾ ਕੇ ਹੀ ਸੰਘਰਸ਼ ਦੀ ਸਮਾਪਤੀ ਕੀਤੀ ਜਾਵੇਗੀ।

ਕਤਲ ਦੀ ਵਾਰਦਾਤ ਨੂੰ ਅੰਜ਼ਮ ਦੇਣ ਵਾਲੇ 5 ਨੂੰ ਗ੍ਰਿਫਤਾਰ

ਬਠਿੰਡਾ (ਪਰਵਿੰਦਰ ਜੀਤ ਸਿੰਘ)-ਬਾਣਾ ਸੰਗਤ ਅਮਨੀਤ ਕੋਂਡਲ ਆਈ.ਪੀ.ਐੱਸ, ਸੀਐਨਐਚ ਪੁਲਸ ਕਪਤਾਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਰਿੰਦਰ ਸਿੰਘ ਪੀ.ਪੀ.ਐੱਸ, ਐੱਸ.ਪੀ (ਸਿਟੀ) ਬਠਿੰਡਾ ਦੀ ਹਰਿਨਮਾਈ ਹੇਠ ਮਾੜੇ ਅਨਸਾਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਮੋਹਮ ਹਿਨਾ ਗੁਪਤਾ, ਪੀ.ਪੀ.ਐੱਸ, ਡੀ.ਐੱਸ.ਪੀ (ਬਠਿੰਡਾ ਦਿਹਾਤੀ) ਬਠਿੰਡਾ ਦੀ ਅਗਵਾਈ ਵਿੱਚ ਮੁੱਖ ਅਵਸਰ ਬਾਣਾ ਸੰਗਤ ਅਤੇ ਸੀ.ਐਚ.ਏ. ਸਟਾਫ-2 ਦੀ ਪੁਲਸ ਪਾਰਟੀ ਨੇ ਮੁਕੱਦਮਾ ਉਕਤ ਦੇ ਕਾਰਨਾਂ ਨੂੰ ਗ੍ਰਿਫਤਾਰ ਕੀਤਾ। ਮੁੱਦਦੀ ਨੇ ਬਿਆਨ ਕੀਤਾ ਕਿ ਉਸਦੀ ਕਰੀਬ ਚਾਰ ਸਾਲ ਪਹਿਲਾਂ ਅਕਾਬਦੀ ਸਿੰਘ ਉਰਫ਼ ਖੁਸ਼ੀ ਪੁੱਤਰ ਪਰਮਜੀਤ ਸਿੰਘ ਵਾਸੀ ਸੰਗਤ ਕਲਾਂ ਨਾਲ ਲਵ ਮੇਰਿਜ ਹੋਈ ਸੀ। ਆਪਣੇ ਪਤੀ ਨਾਲ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ-03 ਦੇ-ਐੱਚ 2396 ਪਰ ਸਵਾਰ ਹੋ ਕੇ ਸੰਗਤ ਕਲਾਂ ਤੋਂ ਪਿੰਡ ਬੰਬੀਰਾ ਵਿਖੇ ਆਪਣੇ ਪਤੀ ਦੀ ਮਾਸੀ ਨੂੰ ਮਿਲਣ ਜਾ ਰਹੇ ਸੀ, ਤਾਂ ਸ਼ਾਮ ਕਰੀਬ 4.30 ਵਜੇ ਜਦੋਂ ਉਹ ਪਿੰਡ ਛੱਡ ਗਏ ਤਾਂ ਘੁੱਪਦਾ ਪਿੰਡ ਨੂੰ ਜਾਂਦੀ ਲਿੰਕ ਰੋਡ ਨੇੜੇ ਗੁਰਦੁਆਰਾ ਸਾਹਿਬ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ 2 ਮੋਟਰਸਾਈਕਲ 'ਤੇ 4 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਮੁੱਦਦੀ ਦੇ ਪਤੀ ਨੂੰ ਬਾਂਹ ਤੋਂ ਫੜ ਕੇ ਝਟਕਾ ਮਾਰਿਆ ਤਾਂ ਉਹ ਆਪਣੇ ਮੋਟਰਸਾਈਕਲ ਸਮੇਤ ਸੜਕ ਪਰ ਡਿੱਗ ਪਏ। ਫਿਰ ਉਨ੍ਹਾਂ ਵਿਅਕਤੀਆਂ ਵੱਲੋਂ ਉਕਤ ਦੇ ਪਤੀ ਦੇ ਮਾਰ ਦੇਣ ਦੀ ਨੀਅਤ ਨਾਲ ਤਲਵਾਰ ਤੇ ਨਲਕੇ ਦੀ ਹੱਥੀ ਨਾਲ ਸਿਰ ਪਰ ਵਾਰ ਕੀਤੇ ਗਏ। ਸ਼ਾਹਪ ਮੋਟਰਸਾਈਕਲ ਦੇ ਪਤੀ ਦੀ ਮੌਕੇ 'ਤੇ ਹੀ ਮੋੜ ਹੋ ਗਈ ਸੀ। ਬਾਣਾ ਸੰਗਤ ਤੇ ਸੀ.ਐਚ.ਏ. ਸਟਾਫ-2 ਦੀ ਟੀਮ ਦੇ ਸਾਂਝੇ ਅਪ੍ਰਸ਼ਨ ਨਾਲ ਉਕਤ ਵਾਰਦਾਤ ਨੂੰ ਅੰਜ਼ਮ ਦੇਣ ਵਾਲੇ ਦੋਸ਼ੀਆਂ ਨੂੰ 29.9.2024 ਨੂੰ ਵਕਤ ਕਰੀਬ ਰਾਤ 9.30 ਵਜੇ ਕੁਲਵਿੰਦਰ ਸਿੰਘ ਉਰਫ਼ ਕਿੰਦੀ ਭਲਵਾਨ ਪੁੱਤਰ ਤਰਸੇਮ ਸਿੰਘ, ਗੁਰਦਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ, ਪਰਮਿੰਦਰ ਸਿੰਘ ਪੁੱਤਰ ਜਗਦੇਵ ਸਿੰਘ, ਰਾਜਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀਆਨ ਪਿੰਡ ਫੁੱਲੋਂ ਮਿੱਠੀ ਜ਼ਿਲ੍ਹਾ ਬਠਿੰਡਾ, ਸ਼ਮੀਰ ਖਾਨ ਪੁੱਤਰ ਬੂਟਾ ਖਾਨ ਵਾਸੀ ਵਾਰਡ ਨੰਬਰ 09 ਸੰਗਤ ਮੰਡੀ ਜ਼ਿਲ੍ਹਾ ਬਠਿੰਡਾ ਪਿੰਡ ਫੁੱਲੋਂ ਮਿੱਠੀ ਤੋਂ ਚੁਰੋਸਤਾ ਜੈ ਸਿੰਘ ਵਾਲਾ ਤੋਂ ਕੋਟ ਗੁਰੂ ਲਿੰਕ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਤੋਂ ਹੋਰ ਵੀ ਅਰੰਭ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬਠਿੰਡਾ (ਪਰਵਿੰਦਰ ਜੀਤ ਸਿੰਘ)-ਬਾਣਾ ਸੰਗਤ ਅਮਨੀਤ ਕੋਂਡਲ ਆਈ.ਪੀ.ਐੱਸ, ਸੀਐਨਐਚ ਪੁਲਸ ਕਪਤਾਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਰਿੰਦਰ ਸਿੰਘ ਪੀ.ਪੀ.ਐੱਸ, ਐੱਸ.ਪੀ (ਸਿਟੀ) ਬਠਿੰਡਾ ਦੀ ਹਰਿਨਮਾਈ ਹੇਠ ਮਾੜੇ ਅਨਸਾਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਮੋਹਮ ਹਿਨਾ ਗੁਪਤਾ, ਪੀ.ਪੀ.ਐੱਸ, ਡੀ.ਐੱਸ.ਪੀ (ਬਠਿੰਡਾ ਦਿਹਾਤੀ) ਬਠਿੰਡਾ ਦੀ ਅਗਵਾਈ ਵਿੱਚ ਮੁੱਖ ਅਵਸਰ ਬਾਣਾ ਸੰਗਤ ਅਤੇ ਸੀ.ਐਚ.ਏ. ਸਟਾਫ-2 ਦੀ ਪੁਲਸ ਪਾਰਟੀ ਨੇ ਮੁਕੱਦਮਾ ਉਕਤ ਦੇ ਕਾਰਨਾਂ ਨੂੰ ਗ੍ਰਿਫਤਾਰ ਕੀਤਾ। ਮੁੱਦਦੀ ਨੇ ਬਿਆਨ ਕੀਤਾ ਕਿ ਉਸਦੀ ਕਰੀਬ ਚਾਰ ਸਾਲ ਪਹਿਲਾਂ ਅਕਾਬਦੀ ਸਿੰਘ ਉਰਫ਼ ਖੁਸ਼ੀ ਪੁੱਤਰ ਪਰਮਜੀਤ ਸਿੰਘ ਵਾਸੀ ਸੰਗਤ ਕਲਾਂ ਨਾਲ ਲਵ ਮੇਰਿਜ ਹੋਈ ਸੀ। ਆਪਣੇ ਪਤੀ ਨਾਲ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ-03 ਦੇ-ਐੱਚ 2396 ਪਰ ਸਵਾਰ ਹੋ ਕੇ ਸੰਗਤ ਕਲਾਂ ਤੋਂ ਪਿੰਡ ਬੰਬੀਰਾ ਵਿਖੇ ਆਪਣੇ ਪਤੀ ਦੀ ਮਾਸੀ ਨੂੰ ਮਿਲਣ ਜਾ ਰਹੇ ਸੀ, ਤਾਂ ਸ਼ਾਮ ਕਰੀਬ 4.30 ਵਜੇ ਜਦੋਂ ਉਹ ਪਿੰਡ ਛੱਡ ਗਏ ਤਾਂ ਘੁੱਪਦਾ ਪਿੰਡ ਨੂੰ ਜਾਂਦੀ ਲਿੰਕ ਰੋਡ ਨੇੜੇ ਗੁਰਦੁਆਰਾ ਸਾਹਿਬ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ 2 ਮੋਟਰਸਾਈਕਲ 'ਤੇ 4 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਮੁੱਦਦੀ ਦੇ ਪਤੀ ਨੂੰ ਬਾਂਹ ਤੋਂ ਫੜ ਕੇ ਝਟਕਾ ਮਾਰਿਆ ਤਾਂ ਉਹ ਆਪਣੇ ਮੋਟਰਸਾਈਕਲ ਸਮੇਤ ਸੜਕ ਪਰ ਡਿੱਗ ਪਏ। ਫਿਰ ਉਨ੍ਹਾਂ ਵਿਅਕਤੀਆਂ ਵੱਲੋਂ ਉਕਤ ਦੇ ਪਤੀ ਦੇ ਮਾਰ ਦੇਣ ਦੀ ਨੀਅਤ ਨਾਲ ਤਲਵਾਰ ਤੇ ਨਲਕੇ ਦੀ ਹੱਥੀ ਨਾਲ ਸਿਰ ਪਰ ਵਾਰ ਕੀਤੇ ਗਏ। ਸ਼ਾਹਪ ਮੋਟਰਸਾਈਕਲ ਦੇ ਪਤੀ ਦੀ ਮੌਕੇ 'ਤੇ ਹੀ ਮੋੜ ਹੋ ਗਈ ਸੀ। ਬਾਣਾ ਸੰਗਤ ਤੇ ਸੀ.ਐਚ.ਏ. ਸਟਾਫ-2 ਦੀ ਟੀਮ ਦੇ ਸਾਂਝੇ ਅਪ੍ਰਸ਼ਨ ਨਾਲ ਉਕਤ ਵਾਰਦਾਤ ਨੂੰ ਅੰਜ਼ਮ ਦੇਣ ਵਾਲੇ ਦੋਸ਼ੀਆਂ ਨੂੰ 29.9.2024 ਨੂੰ ਵਕਤ ਕਰੀਬ ਰਾਤ 9.30 ਵਜੇ ਕੁਲਵਿੰਦਰ ਸਿੰਘ ਉਰਫ਼ ਕਿੰਦੀ ਭਲਵਾਨ ਪੁੱਤਰ ਤਰਸੇਮ ਸਿੰਘ, ਗੁਰਦਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ, ਪਰਮਿੰਦਰ ਸਿੰਘ ਪੁੱਤਰ ਜਗਦੇਵ ਸਿੰਘ, ਰਾਜਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀਆਨ ਪਿੰਡ ਫੁੱਲੋਂ ਮਿੱਠੀ ਜ਼ਿਲ੍ਹਾ ਬਠਿੰਡਾ, ਸ਼ਮੀਰ ਖਾਨ ਪੁੱਤਰ ਬੂਟਾ ਖਾਨ ਵਾਸੀ ਵਾਰਡ ਨੰਬਰ 09 ਸੰਗਤ ਮੰਡੀ ਜ਼ਿਲ੍ਹਾ ਬਠਿੰਡਾ ਪਿੰਡ ਫੁੱਲੋਂ ਮਿੱਠੀ ਤੋਂ ਚੁਰੋਸਤਾ ਜੈ ਸਿੰਘ ਵਾਲਾ ਤੋਂ ਕੋਟ ਗੁਰੂ ਲਿੰਕ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਤੋਂ ਹੋਰ ਵੀ ਅਰੰਭ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬੋਧ ਗਾਧਾ ਮਹਾਂਬੁੱਧ ਵਿਹਾਰ ਨੂੰ ਗੈਰ-ਬੋਧੀਆਂ ਤੋਂ ਆਜ਼ਾਦ ਕਰਵਾਇਆ ਜਾਵੇ : ਜਾਂਪਲਾ

ਜਲੰਧਰ (ਨ. ਬ. ਸ)-ਬੋਧ ਗਾਧਾ ਮਹਾਂਬੁੱਧ ਵਿਹਾਰ ਨੂੰ ਗੈਰ-ਬੋਧੀਆਂ ਤੋਂ ਮੁਕਤ ਕਰਵਾਉਣ ਲਈ ਅੰਦੋਲਨ ਕਰ ਰਹੀਆਂ ਪੰਜਾਬ ਦੀਆਂ ਬੁੱਧਿਸਤਾਂ ਅਤੇ ਅੰਧੇਰਕਰੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਬੁੱਧ ਵਿਹਾਰ ਸਿਧਾਰਥ ਨਗਰ ਬੂਟਾ ਮੰਡੀ ਜਲੰਧਰ ਵਿਖੇ ਹੋਈ, ਜਿਸ ਵਿੱਚ ਬਿਹਾਰ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਬੋਧ ਗਾਧਾ ਮਹਾਂਬੁੱਧ ਵਿਹਾਰ ਨੂੰ ਗੈਰ-ਬੋਧੀਆਂ ਤੋਂ ਮੁਕਤ ਕਰਵਾਇਆ ਜਾਵੇ। ਇੱਥੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਮਾਣਯੋਗ ਰਾਸ਼ਟਰਪਤੀ ਨੂੰ ਡੀ ਸੀ ਜਲੰਧਰ ਦੀ ਮਾਰਡਰ ਵਿੱਚ ਇੱਕ ਮੰਗ ਪੱਤਰ ਦਿੱਤਾ ਜਾਵੇਗਾ, ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਬੋਧ ਗਾਧਾ ਟੈਪਲ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਮਹਾਂ ਬੁੱਧ ਵਿਹਾਰ ਬੋਧ ਗਾਧਾ ਦਾ ਪ੍ਰਬੰਧ ਨਿਰੰਤਰ ਬੋਧੀਆਂ ਨੂੰ ਸੌਂਪਿਆ ਜਾਵੇ। ਇਸ ਮੀਟਿੰਗ ਵਿੱਚ ਹੁਸਨ ਲਾਲ ਬੋਧ, ਐਡਵੋਕੇਟ ਹਰਜਨ ਸਪਲਾ, ਬਲਦੇਵ ਜੱਸਲ ਤੇ ਹੋਰ ਬੁੱਧਿਸਤ ਅਤੇ ਅੰਧੇਰਕਰੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਬੁੱਧਿਸਤਾਂ ਅਤੇ ਅੰਧੇਰਕਰੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਪ੍ਰਿੰਸੀਪਲ ਪਰਮਜੀਤ ਜੱਸਲ ਨੂੰ ਵਧਾਈ ਦਿੱਤੀ ਗਈ, ਜਿਨ੍ਹਾਂ ਨੂੰ ਅੰਧੇਰਕਰੀ ਦੇ ਖੇਤਰ ਵਿੱਚ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਸੀਟੀ ਕਾਲਜ ਆਫ ਐਜੂਕੇਸ਼ਨ ਮਕਸੂਦਾ ਵਿਖੇ ਸੀ ਠੀ ਗਰੀਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

(This is not an Offer Document Announcement. This is an Addendum to Red Herring Prospectus dated September 24, 2024)

PARAMOUNT DYE TEC LIMITED

Corporate Identification Number: U13114PB2024PLC060422

Our Company was initially established as Partnership Firm under the Partnership Act, 1932 ("Partnership Act") in the name and style of "Paramount Dye Tec" pursuant to Deed of Partnership dated January 03, 2014, effective from January 01, 2014. Paramount Dye Tec was subsequently converted from Partnership Firm to a Public Limited Company under Part I chapter XXI of the Companies Act, 2013 with the name and style of "Paramount Dye Tec Limited" and received a Certificate of Incorporation from the Registrar of Companies, Central Registration Centre dated January 04, 2024. The Corporate Identification Number of the Company is U13114PB2024PLC060422. For details